

 Print Page

Sri Guru Granth Sahib

Displaying 1143 of

ਸਭ ਮਹਿ ਏਕੁ ਰਹਿਆ ਭਰਪੂਰਾ ॥

Sabh Mehi Eaek Rehiaa Bharapooraa ||

The One Lord is totally pervading and permeating all.

ਭੈਰਉ (ਮਃ ੫) (੨੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧

Raag Bhaira-o Guru Arjan Dev

ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥

So Jaapai Jis Sathigur Pooraa ||

He alone meditates on the Lord, whose True Guru is Perfect.

ਭੈਰਉ (ਮਃ ੫) (੨੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧

Raag Bhaira-o Guru Arjan Dev

ਹਰਿ ਕੀਰਤਨੁ ਤਾ ਕੋ ਆਧਾਰੁ ॥

Har Keerathan Thaa Ko Aadhhaar ||

Such a person has the Kirtan of the Lord's Praises for his Support.

ਭੈਰਉ (ਮਃ ੫) (੨੬) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੨

Raag Bhaira-o Guru Arjan Dev

ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥

Kahu Naanak Jis Aap Dhaeiaar ||4||13||26||

Says Nanak, the Lord Himself is merciful to him. ||4||13||26||

ਭੈਰਉ (ਮਃ ੫) (੨੬) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩

ਮੋਹਿ ਦੁਹਾਗਨਿ ਆਪਿ ਸੀਗਾਰੀ ॥

Mohi Dhuhaagan Aap Seegaaree ||

I was discarded and abandoned, but He has embellished me.

ਭੈਰਉ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੩

Raag Bhaira-o Guru Arjan Dev

ਰੂਪ ਰੰਗ ਦੇ ਨਾਮਿ ਸਵਾਰੀ ॥

Roop Rang Dhae Naam Savaaree ||

He has blessed me with beauty and His Love; through His Name, I am exalted.

ਭੈਰਉ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੩

Raag Bhaira-o Guru Arjan Dev

ਮਿਟਿਓ ਦੁਖੁ ਅਰੁ ਸਗਲ ਸੰਤਾਪ ॥

Mittiou Dhukh Ar Sagal Santhaap ||

All my pains and sorrows have been eradicated.

ਭੈਰਉ (ਮਃ ੫) (੨੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੩

Raag Bhaira-o Guru Arjan Dev

ਗੁਰ ਹੋਏ ਮੇਰੇ ਮਾਈ ਬਾਪ ॥੧॥

Gur Hoeae Maerae Maaee Baap ||1||

The Guru has become my Mother and Father. ||1||

ਭੈਰਉ (ਮਃ ੫) (੨੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੩

Raag Bhaira-o Guru Arjan Dev

ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥

Sakhee Sehaeree Maerai Grasath Anandh ||

O my friends and companions, my household is in bliss.

ਭੈਰਉ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੪

Raag Bhaira-o Guru Arjan Dev

ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥

Kar Kirapaa Bhaettae Mohi Kanth ||1|| Rehaao ||

Granting His Grace, my Husband Lord has met me. ||1||Pause||

ਭੈਰਉ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੪

Raag Bhaira-o Guru Arjan Dev

ਤਪਤਿ ਬੁਝੀ ਪੂਰਨ ਸਭ ਆਸਾ ॥

Thapath Bujhee Pooran Sabh Aasaa ||

The fire of desire has been extinguished, and all my desires have been fulfilled.

ਭੈਰਉ (ਮਃ ੫) (੨੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੫

Raag Bhaira-o Guru Arjan Dev

ਮਿਟੇ ਅੰਧੇਰ ਭਏ ਪਰਗਾਸਾ ॥

Mittae Andhhaer Bheae Paragaasaa ||

The darkness has been dispelled, and the Divine Light blazes forth.

ਭੈਰਉ (ਮਃ ੫) (੨੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੫

Raag Bhaira-o Guru Arjan Dev

ਅਨਹਦ ਸਬਦ ਅਚਰਜ ਬਿਸਮਾਦ ॥

Anehadh Sabadh Acharaj Bisamaadh ||

The Unstruck Sound-current of the Shabad, the Word of God, is wondrous and amazing!

ਭੈਰਉ (ਮਃ ੫) (੨੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੫

Raag Bhaira-o Guru Arjan Dev

ਗੁਰੁ ਪੂਰਾ ਪੂਰਾ ਪਰਸਾਦ ॥੨॥

Gur Pooraa Pooraa Parasaadh ||2||

Perfect is the Grace of the Perfect Guru. ||2||

ਭੈਰਉ (ਮਃ ੫) (੨੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੫

Raag Bhaira-o Guru Arjan Dev

ਜਾ ਕਉ ਪ੍ਰਗਟ ਭਏ ਗੋਪਾਲ ॥

Jaa Ko Pragatt Bheae Gopaal ||

That person, unto whom the Lord reveals Himself

ਭੈਰਉ (ਮਃ ੫) (੨੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੬

Raag Bhaira-o Guru Arjan Dev

ਤਾ ਕੈ ਦਰਸਨਿ ਸਦਾ ਨਿਹਾਲ ॥

Thaa Kai Dharasan Sadhaa Nihaal ||

By the Blessed Vision of his Darshan, I am forever enraptured.

ਭੈਰਉ (ਮਃ ੫) (੨੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੬

Raag Bhaira-o Guru Arjan Dev

ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥

Sarab Gunaa Thaa Kai Bahuth Nidhhaan ||

He obtains all virtues and so many treasures.

ਭੈਰਉ (ਮਃ ੫) (੨੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੬

Raag Bhaira-o Guru Arjan Dev

ਜਾ ਕਉ ਸਤਿਗੁਰਿ ਦੀਓ ਨਾਮੁ ॥੩॥

Jaa Ko Sathigur Dheeou Naam ||3||

The True Guru blesses him with the Naam, the Name of the Lord. ||3||

ਭੈਰਉ (ਮਃ ੫) (੨੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੭

Raag Bhaira-o Guru Arjan Dev

ਜਾ ਕਉ ਭੇਟਿਓ ਠਾਕੁਰੁ ਅਪਨਾ ॥

Jaa Ko Bhaettiou Thaakur Apanaa ||

That person who meets with his Lord and Master

ਭੈਰਉ (ਮਃ ੫) (੨੭) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੭

Raag Bhaira-o Guru Arjan Dev

ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ||

Man Than Seethal Har Har Japanaa ||

His mind and body are cooled and soothed, chanting the Name of the Lord, Har, Har.

ਭੈਰਉ (ਮਃ ੫) (੨੭) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੭

Raag Bhaira-o Guru Arjan Dev

ਕਹੁ ਨਾਨਕ ਜੋ ਜਨ ਪ੍ਰਭ ਭਾਏ ||

Kahu Naanak Jo Jan Prabh Bhaaeae ||

Says Nanak, such a humble being is pleasing to God;

ਭੈਰਉ (ਮਃ ੫) (੨੭) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੮

Raag Bhaira-o Guru Arjan Dev

ਤਾ ਕੀ ਰੇਨੁ ਬਿਰਲਾ ਕੋ ਪਾਏ ||੪||੧੪||੨੭||

Thaa Kee Raen Biralaa Ko Paaeae ||4||14||27||

Only a rare few are blessed with the dust of his feet. ||4||14||27||

ਭੈਰਉ (ਮਃ ੫) (੨੭) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੮

Raag Bhaira-o Guru Arjan Dev

ਭੈਰਉ ਮਹਲਾ ੫ ||

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩

ਚਿਤਵਤ ਪਾਪ ਨ ਆਲਕੁ ਆਵੈ ||

Chithavath Paap N Aalak Aavai ||

The mortal does not hesitate to think about sin.

ਭੈਰਉ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੯

Raag Bhaira-o Guru Arjan Dev

ਬੇਸੁਆ ਭਜਤ ਕਿਛੁ ਨਹ ਸਰਮਾਵੈ ||

Baesuaa Bhajath Kishh Neh Saramaavai ||

He is not ashamed to spend time with prostitutes.

ਭੈਰਉ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੯

Raag Bhaira-o Guru Arjan Dev

ਸਾਰੋ ਦਿਨਸੁ ਮਜੂਰੀ ਕਰੈ ॥

Saaro Dhinas Majoorree Karai ||

He works all day long,

ਭੈਰਉ (ਮਃ ੫) (੨੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੯

Raag Bhaira-o Guru Arjan Dev

ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥

Har Simaran Kee Vaelaa Bajar Sir Parai ||1||

But when it is time to remember the Lord, then a heavy stone falls on his head. ||1||

ਭੈਰਉ (ਮਃ ੫) (੨੮) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੦

Raag Bhaira-o Guru Arjan Dev

ਮਾਇਆ ਲਗਿ ਭੁਲੋ ਸੰਸਾਰੁ ॥

Maaeiaa Lag Bhoolo Sansaar ||

Attached to Maya, the world is deluded and confused.

ਭੈਰਉ (ਮਃ ੫) (੨੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੦

Raag Bhaira-o Guru Arjan Dev

ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥

Aap Bhulaaeiaa Bhulaavanehaarai Raach Rehiaa Birathhaa Biouhaar ||1|| Rehaao ||

The Deluder Himself has deluded the mortal, and now he is engrossed in worthless worldly affairs.

||1||Pause||

ਭੈਰਉ (ਮਃ ੫) (੨੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੦

Raag Bhaira-o Guru Arjan Dev

ਪੇਖਤ ਮਾਇਆ ਰੰਗ ਬਿਹਾਇ ॥

Paekhath Maaeiaa Rang Bihaae ||

Gazing on Maya's illusion, its pleasures pass away.

ਭੈਰਉ (ਮਃ ੫) (੨੮) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੧

Raag Bhaira-o Guru Arjan Dev

ਗੜਬੜ ਕਰੈ ਕਉਡੀ ਰੰਗੁ ਲਾਇ ॥

Garrabarr Karai Kouddee Rang Laae ||

He loves the shell, and ruins his life.

ਭੈਰਉ (ਮਃ ੫) (੨੮) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੧

Raag Bhaira-o Guru Arjan Dev

ਅੰਧ ਬਿਉਹਾਰ ਬੰਧ ਮਨੁ ਧਾਵੈ ॥

Andhh Biouhaar Bandhh Man Dhhaavai ||

Bound to blind worldly affairs, his mind wavers and wanders.

ਭੈਰਉ (ਮਃ ੫) (੨੮) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਕਰਣੈਹਾਰੁ ਨ ਜੀਅ ਮਹਿ ਆਵੈ ॥੨॥

Karanaihaar N Jeeaa Mehi Aavai ||2||

The Creator Lord does not come into his mind. ||2||

ਭੈਰਉ (ਮਃ ੫) (੨੮) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਕਰਤ ਕਰਤ ਇਵ ਹੀ ਦੁਖੁ ਪਾਇਆ ॥

Karath Karath Eiv Hee Dhukh Paaeiaa ||

Working and working like this, he only obtains pain,

ਭੈਰਉ (ਮਃ ੫) (੨੮) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਪੂਰਨ ਹੋਤ ਨ ਕਾਰਜ ਮਾਇਆ ॥

Pooran Hoth N Kaaraj Maaeiaa ||

And his affairs of Maya are never completed.

ਭੈਰਉ (ਮਃ ੫) (੨੮) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥

Kaam Krodhh Lobh Man Leenaa ||

His mind is saturated with sexual desire, anger and greed.

ਭੈਰਉ (ਮਃ ੫) (੨੮) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਤੜਫਿ ਮੁਆ ਜਿਉ ਜਲ ਬਿਨੁ ਮੀਨਾ ॥੩॥

Tharraaf Mooaa Jio Jal Bin Meenaa ||3||

Wiggling like a fish out of water, he dies. ||3||

ਭੈਰਉ (ਮਃ ੫) (੨੮) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੨

Raag Bhaira-o Guru Arjan Dev

ਜਿਸ ਕੇ ਰਾਖੇ ਹੋਏ ਹਰਿ ਆਪਿ ॥

Jis Kae Raakhae Hoe Har Aap ||

One who has the Lord Himself as his Protector,

ਭੈਰਉ (ਮਃ ੫) (੨੮) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੪

Raag Bhaira-o Guru Arjan Dev

ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥

Har Har Naam Sadhaa Jap Jaap ||

Chants and meditates forever on the Name of the Lord, Har, Har.

ਭੈਰਉ (ਮਃ ੫) (੨੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੪

Raag Bhaira-o Guru Arjan Dev

ਸਾਧਸੰਗਿ ਹਰਿ ਕੇ ਗੁਣ ਗਾਇਆ ॥

Saadhhasang Har Kae Gun Gaaeiaa ||

In the Saadh Sangat, the Company of the Holy, he chants the Glorious Praises of the Lord.

ਭੈਰਉ (ਮਃ ੫) (੨੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੪

Raag Bhaira-o Guru Arjan Dev

ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥

Naanak Sathigur Pooraa Paaeiaa ||4||15||28||

O Nanak, he has found the Perfect True Guru. ||4||15||28||

ਭੈਰਉ (ਮਃ ੫) (੨੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੫

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੪੩

ਅਪਣੀ ਦਇਆ ਕਰੇ ਸੋ ਪਾਏ ॥

Apanee Dhaeiaa Karae So Paaeae ||

He alone obtains it, unto whom the Lord shows Mercy.

ਭੈਰਉ (ਮਃ ੫) (੨੯) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੫

Raag Bhaira-o Guru Arjan Dev

ਹਰਿ ਕਾ ਨਾਮੁ ਮੰਨਿ ਵਸਾਏ ॥

Har Kaa Naam Mann Vasaaeae ||

He enshrines the Name of the Lord in his mind.

ਭੈਰਉ (ਮਃ ੫) (੨੯) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੬

Raag Bhaira-o Guru Arjan Dev

ਸਾਚ ਸਬਦੁ ਹਿਰਦੇ ਮਨ ਮਾਹਿ ॥

Saach Sabadh Hiradhae Man Maahi ||

With the True Word of the Shabad in his heart and mind,

ਭੈਰਉ (ਮਃ ੫) (੨੯) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੬

Raag Bhaira-o Guru Arjan Dev

ਜਨਮ ਜਨਮ ਕੇ ਕਿਲਵਿਖ ਜਾਹਿ ॥੧॥

Janam Janam Kae Kilavikh Jaahi ||1||

The sins of countless incarnations vanish. ||1||

ਭੈਰਉ (ਮਃ ੫) (੨੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੬

Raag Bhaira-o Guru Arjan Dev

ਰਾਮ ਨਾਮੁ ਜੀਅ ਕੋ ਆਧਾਰੁ ॥

Raam Naam Jeeaa Ko Aadhaara ||

The Lord's Name is the Support of the soul.

ਭੈਰਉ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੭

Raag Bhaira-o Guru Arjan Dev

ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥

Gur Parasaadh Japahu Nith Bhaaee Thaar Leae Saagar Sansaar ||1|| Rehaao ||

By Guru's Grace, chant the Name continually, O Siblings of Destiny; It shall carry you across the world-ocean. ||1||Pause||

ਭੈਰਉ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੭

Raag Bhaira-o Guru Arjan Dev

ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥

Jin Ko Likhiaa Har Eaehu Nidhaan ||

Those who have this treasure of the Lord's Name written in their destiny,

ਭੈਰਉ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੮

Raag Bhaira-o Guru Arjan Dev

ਸੇ ਜਨ ਦਰਗਹ ਪਾਵਹਿ ਮਾਨੁ ॥

Sae Jan Dharageh Paavehi Maan ||

Those humble beings are honored in the Court of the Lord.

ਭੈਰਉ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੮

Raag Bhaira-o Guru Arjan Dev

ਸੂਖ ਸਹਜ ਆਨੰਦ ਗੁਣ ਗਾਉ ॥

Sookh Sehaj Aanandh Gun Gaao ||

Singing His Glorious Praises with peace, poise and bliss,

ਭੈਰਉ (ਮਃ ੫) (੨੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੮

Raag Bhaira-o Guru Arjan Dev

ਆਗੈ ਮਿਲੈ ਨਿਥਾਵੇ ਥਾਉ ॥੨॥

Aagai Milai Nithhaavae Thhaao ||2||

Even the homeless obtain a home hereafter. ||2||

ਭੈਰਉ (ਮਃ ੫) (੨੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੯

Raag Bhaira-o Guru Arjan Dev

ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥

Jugeh Juganthar Eihu Thath Saar ||

Throughout the ages, this has been the essence of reality.

ਭੈਰਉ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੯

Raag Bhaira-o Guru Arjan Dev

ਹਰਿ ਸਿਮਰਣੁ ਸਾਚਾ ਬੀਚਾਰੁ ॥

Har Simaran Saachaa Beechaar ||

Meditate in remembrance on the Lord, and contemplate the Truth.

ਭੈਰਉ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੪੩ ਪੰ. ੧੯

Raag Bhaira-o Guru Arjan Dev